



### ਸਿਟੀ ਨਿਵਾਸੀਆਂ ਨੂੰ ਇਸ ਬਸੰਤ ਸੁਰੱਖਿਅਤ ਰਹਿਣ ਦੇ ਸੁਝਾਅ ਯਾਦ ਕਰਾਉਂਦੀ ਹੈ

ਬ੍ਰੈਮਪਟਨ, ਓਨਟਾਰੀਓ (17 ਮਾਰਚ, 2021) – ਜਿਵੇਂ ਕਿ ਗਰਮੀ ਦੇ ਕਾਫੀ ਵਧਣ ਦਾ ਅਨੁਮਾਨ ਹੈ, ਸਿਟੀ ਆਫ ਬ੍ਰੈਮਪਟਨ ਇਸ ਬਸੰਤ ਸੁਰੱਖਿਅਤ ਰਹਿਣ ਦੇ ਸੁਝਾਅ ਯਾਦ ਕਰਾਉਂਦੀ ਹੈ। ਸੀਜਨਾਂ ਵਿੱਚ ਤਬਦੀਲੀ, ਅਲਗ ਖਤਰੇ ਲੈ ਕੇ ਆਉਂਦੀ ਹੈ, ਜਿਸਦੇ ਬਾਰੇ ਵਿੱਚ ਹਰ ਕਿਸੇ ਨੂੰ ਪਤਾ ਹੋਣਾ ਲਾਜ਼ਮੀ ਹੈ।

ਇਸ ਸਰਦੀ ਦੇਖੀਆਂ ਗਈਆਂ, ਬਰਫੀਲੇ ਤੂਫਾਨ ਦਾ ਮਲਬਾ, ਸਨੋ ਅਤੇ ਆਈਸ ਦਾ ਇਕੱਠਾ ਹੋਣਾ ਅਤੇ ਹੁਣ, ਹੋਣ ਵਾਲੀ ਬਸੰਤ ਦੀ ਵਰਖਾ ਵਰਗੀਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਦੇ ਕਾਰਨ, ਸਿਟੀ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ (Emergency Management Office) ਨਿਵਾਸੀਆਂ ਨੂੰ ਸੂਚਿਤ ਕਰਦਾ ਹੈ ਕਿ, ਹੜ੍ਹ ਦਾ ਜੋਖਮ ਔਸਤ ਤੋਂ ਵੱਧ ਹੈ। ਹੇਠਾਂ ਹੜ੍ਹ ਤੋਂ ਸੁਰੱਖਿਆ ਦੇ ਮੁੱਖ ਸੁਝਾਅ ਦਿੱਤੇ ਗਏ ਹਨ, ਜਿਹਨਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ:

- ਪੁਲਿਸ, ਫਾਇਰ ਜਾਂ ਐਂਬੂਲੈਂਸ ਦੀ ਲੋੜ ਵਾਲੀ ਕਿਸੇ ਵੀ ਐਮਰਜੈਂਸੀ ਲਈ ਤੁਰੰਤ 9-1-1 ਤੇ ਫੋਨ ਕਰੋ।
- ਮਿਊਨਿਸਿਪਲ ਸੜਕਾਂ ਤੇ ਲੋਕਲ ਹੜ੍ਹ, ਰੁਕੇ ਹੋਏ ਸਟੈਰਮ ਸੀਵਰ ਗ੍ਰੇਟਸ ਜਾਂ ਬੇਸਮੈਂਟ ਦੇ ਹੜ੍ਹ ਲਈ, [311](#) ਤੇ ਸੰਪਰਕ ਕਰੋ।
- ਨਦੀਆਂ ਅਤੇ ਸਟ੍ਰੀਮਸ ਵਿੱਚ ਪਾਣੀ ਦੇ ਵਧੇ ਪੱਧਰਾਂ ਦੀ ਰਿਪੋਰਟ ਕਰਨ ਲਈ, [ਕ੍ਰੈਡਿਟ ਵੈਲੀ ਕਨਜ਼ਰਵੇਸ਼ਨ ਅਥਾਰਿਟੀ \(the Credit Valley Conservation Authority\)](#) ਨੂੰ ਸੇਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਵਜੇ ਅਤੇ ਸ਼ਾਮ 4:30 ਵਜੇ ਦੇ ਵਿਚਕਾਰ ਸੰਪਰਕ ਕਰੋ ਅਤੇ ਫਲੱਡ ਡਿਊਟੀ ਅਫਸਰ (Flood Duty Officer) ਨਾਲ ਗੱਲ ਕਰਵਾਉਣ ਲਈ ਆਖੋ।
- ਆਪਣੀ ਪ੍ਰਾਪਰਟੀ ਨੂੰ ਸੁਰੱਖਿਅਤ ਕਰੋ। ਹੜ੍ਹ ਆਉਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਪਾਣੀ ਨਿੱਕਲਣ ਵਾਸਤੇ ਰਸਤਾ ਛੱਡਿਆ ਹੈ। ਜੇਕਰ ਅਜਿਹਾ ਕਰਨਾ ਸੁਰੱਖਿਅਤ ਹੋਵੇ, ਤਾਂ ਆਪਣੀ ਪ੍ਰਾਪਰਟੀ ਤੇ ਨੇੜਲੇ ਕੈਚ ਬੇਸਿਨ ਜਾਂ ਸਟ੍ਰੀਟ ਨੂੰ ਜਾਣ ਵਾਲਾ ਰਸਤਾ ਸਾਫ਼ ਕਰੋ, ਤਾਂ ਜੋ ਪਾਣੀ ਆਪਣੇ ਆਪ ਵਗ ਸਕੇ। ਆਪਣੀ ਪ੍ਰਾਪਰਟੀ ਤੋਂ ਵਾਧੂ ਸਨੋ ਹਟਾਓ। ਯਕੀਨੀ ਬਣਾਓ ਕਿ ਕੈਚ ਬੇਸਿਨ ਅਤੇ ਡਾਊਨਸਪਾਊਟਸ ਰੁਕੇ ਹੋਏ ਨਹੀਂ ਹਨ।
- ਜੇਕਰ ਹੜ੍ਹ ਆਉਂਦਾ ਹੈ ਅਤੇ ਤੁਹਾਨੂੰ ਪਾਣੀ ਵਿੱਚੋਂ ਦੀ ਲੰਘਣਾ ਪਵੇ ਤਾਂ ਬਿਜਲੀ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ। ਬਿਜਲੀ ਬੰਦ ਕਰਨ ਲਈ ਅਲੈਕਟਰਾ (Alectra) ਨੂੰ ਸੰਪਰਕ ਕਰੋ। ਜਿਸ ਕਮਰੇ ਵਿੱਚ ਪਾਣੀ, ਬਿਜਲੀ ਦੇ ਆਉਟਲੈਟਸ, ਉਪਕਰਨਾਂ ਜਾਂ ਤਾਰਾਂ ਦੇ ਸੰਪਰਕ ਵਿੱਚ ਆ ਸਕਦਾ ਹੋਵੇ, ਕਦੇ ਵੀ ਉਸ ਕਮਰੇ ਦੇ ਅੰਦਰ ਨਾ ਜਾਓ।
- ਹੜ੍ਹ ਦਾ ਪਾਣੀ ਨਿੱਕਲਣ ਦੇ ਬਾਅਦ, ਫਰੂੰਦ ਅਤੇ ਪਾਣੀ ਦੇ ਰਿਸਾਉ ਸਬੰਧੀ, ਲੋਗ-ਟਰਮ ਦੇ ਜੋਖਮਾਂ ਤੋਂ ਸੁਰੱਖਿਆ ਲਈ, ਆਪਣੇ ਘਰ/ਪ੍ਰਾਪਰਟੀ ਦੀ ਚੰਗੀ ਤਰ੍ਹਾਂ ਸਫਾਈ ਜ਼ਰੂਰ ਕਰੋ।
- ਜਿਹਨਾਂ ਸੜਕਾਂ ਤੇ ਹੜ੍ਹ ਆਇਆ ਹੋਵੇ, ਉੱਥੇ ਨਾ ਤੁਰੋ ਜਾਂ ਵਾਹਨ ਨਾ ਚਲਾਓ। ਪਾਣੀ ਇਕੱਤਰ ਹੋਣ ਨਾਲ ਸਟ੍ਰੀਟਸ ਅਤੇ ਪਗਡੰਡੀਆਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।

ਨਿਵਾਸੀਆਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਨਦੀਆਂ, ਸਟ੍ਰੀਮਸ, ਤਲਾਬਾਂ (ਤੂਫਾਨ ਦੇ ਪਾਣੀ ਨਾਲ ਭਰੇ ਤਲਾਬਾਂ ਸਮੇਤ), ਰੇਜ਼ਰਵੋਇਰਸ, ਗਿੱਲੀਆਂ ਜ਼ਮੀਨਾਂ ਅਤੇ ਦਲਦਲ ਵਾਲੀਆਂ ਜ਼ਮੀਨਾਂ ਤੇ ਸਕੇਟਿੰਗ ਨਾ ਕਰੋ, ਕਿਉਂਕਿ ਇਹ ਘਟਦੇ-ਵਧਦੇ ਤਾਪਮਾਨ ਦੇ ਕਾਰਨ, ਸਨੋ ਅਤੇ ਆਈਸ ਦੇ ਪਿਘਲਣ ਅਤੇ ਨਿਗਰਾਨੀ ਦੀ ਘਾਟ ਦੇ ਕਾਰਨ ਅਸੁਰੱਖਿਅਤ ਹੈ। ਸਿਟੀ ਆਫ ਬ੍ਰੈਮਪਟਨ ਨੇ, ਲੋਕਲ ਨਦੀਆਂ ਅਤੇ ਤਲਾਬਾਂ ਤੇ ਸਾਈਨ ਬੋਰਡ ਲਗਾਏ ਹਨ, ਤਾਂ ਜੋ ਨਿਵਾਸੀਆਂ ਨੂੰ ਉਹਨਾਂ ਉੱਤੇ ਸਕੇਟਿੰਗ ਕਰਨ ਤੋਂ ਰੋਕਿਆ ਜਾ ਸਕੇ। ਸਕੇਟਿੰਗ ਕਰਨ ਲਈ ਨਿਯਤ ਅਤੇ ਨਿਸ਼ਾਨ ਲੱਗੇ ਖੇਤਰਾਂ ਨੂੰ ਛੱਡ ਕੇ, ਕਿਸੇ ਝੀਲ ਜਾਂ ਵਾਟਰਕੋਰਸ ਤੇ ਸਕੇਟਿੰਗ ਕਰਨਾ, [ਸਿਟੀ ਦੇ ਪਾਰਕ ਲੈਂਡਸ ਬਾਇ-ਲਾਅ \(City's Park Lands By-Law\)](#) ਹੇਠ ਉਲੰਘਣਾ ਹੈ। ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਉੱਤੇ, ਵੱਧ ਤੋਂ ਵੱਧ \$5,000 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਇਸ ਬਾਰੇ ਹੋਰ ਸੁਝਾਵਾਂ ਲਈ ਕਿ ਇਸ ਬਸੰਤ ਸੁਰੱਖਿਅਤ ਕਿਵੇਂ ਰਿਹਾ ਜਾਵੇ ਅਤੇ ਹੜ੍ਹ ਤੋਂ ਸੁਰੱਖਿਆ ਸਬੰਧੀ ਸੰਪਰਕਾਂ ਅਤੇ ਵਸੀਲਿਆਂ ਦੀ ਪੂਰੀ ਸੂਚੀ ਲਈ, [www.brampton.ca](http://www.brampton.ca) ਤੇ ਜਾਓ।

-30-

**ਮੀਡੀਆ ਸੰਪਰਕ**

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-2028 | [Gurvinder.A.Singh@brampton.ca](mailto:Gurvinder.A.Singh@brampton.ca)